

ਤੁਰੰਤ ਰਿਲੀਜ਼ ਲਈ

ਸਿਟੀ ਆਫ ਬ੍ਰੈਮਪਟਨ 19 ਅਤੇ 22 ਮਈ ਨੂੰ ਆਉਟਡੋਰ ਟੈਨਿਸ, ਪਿੱਕਲਬਾਲ ਕੋਰਟਾਂ ਅਤੇ ਪੀਲ ਵਿਲੇਜ ਗੋਲਫ ਕੋਰਸ ਦੁਬਾਰਾ ਖੋਲ੍ਹ ਰਹੀ ਹੈ

ਬ੍ਰੈਮਪਟਨ, ਓਨਟਾਰੀਓ (15 ਮਈ, 2020) – ਓਨਟਾਰੀਓ (Ontario) ਸਰਕਾਰ ਦੀ ਇਸ ਘੋਸ਼ਣਾ ਦੇ ਬਾਅਦ ਕਿ ਕੁਝ ਰੇਕ੍ਰੀਏਸ਼ਨਲ ਸਹੂਲਤਾਂ ਨੂੰ ਦੁਬਾਰਾ ਖੋਲ੍ਹਿਆ ਜਾ ਸਕਦਾ ਹੈ, ਸਿਟੀ ਆਫ ਬ੍ਰੈਮਪਟਨ, ਮੰਗਲਵਾਰ, 19 ਮਈ ਨੂੰ ਆਪਣੀਆਂ ਆਉਟਡੋਰ ਟੈਨਿਸ ਅਤੇ ਪਿੱਕਲਬਾਲ ਕੋਰਟਾਂ, ਅਤੇ ਸ਼ੁੱਕਰਵਾਰ, 22 ਮਈ ਨੂੰ ਪੀਲ ਵਿਲੇਜ ਗੋਲਫ ਕੋਰਸ (Peel Village Golf Course) ਦੁਬਾਰਾ ਖੋਲ੍ਹ ਰਹੀ ਹੈ। ਆਉਣ ਵਾਲੇ ਸਾਰੇ ਲੋਕਾਂ ਅਤੇ ਸਿਟੀ ਦੇ ਸਟਾਫ਼ ਦੀ ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਸਰੀਰਕ ਦੂਰੀ ਅਤੇ ਸਫ਼ਾਈ ਕਰਨ ਜਿਹੇ ਉਪਾਅ ਲਾਗੂ ਕੀਤੇ ਜਾਣਗੇ।

ਆਉਟਡੋਰ ਟੈਨਿਸ ਅਤੇ ਪਿੱਕਲਬਾਲ ਕੋਰਟਾਂ

ਸਿਟੀ, ਮੰਗਲਵਾਰ, 19 ਮਈ ਨੂੰ ਆਪਣੀਆਂ 21 ਟੈਨਿਸ ਅਤੇ ਸੱਤ ਪਿੱਕਲਬਾਲ ਕੋਰਟਾਂ ਦੁਬਾਰਾ ਖੋਲ੍ਹੇਗੀ। ਇਹ ਕੋਰਟਾਂ, ਸੋਮਵਾਰ ਤੋਂ ਐਤਵਾਰ ਤੱਕ ਖੁੱਲ੍ਹੀਆਂ ਰਹਿਣਗੀਆਂ। ਸਵੇਰੇ 11 ਵਜੇ ਤੋਂ ਪਹਿਲਾਂ, ਕੋਰਟਾਂ ਸਿਰਫ਼ ਬਜ਼ੁਰਗਾਂ ਲਈ ਉਪਲਬਧ ਹੋਣਗੀਆਂ।

ਸਰੀਰਕ ਦੂਰੀ ਜਿਹੇ ਉਪਾਵਾਂ ਦੀ ਪਾਲਣਾ ਕਰਦੇ ਹੋਏ, ਕੋਰਟ ਵਿੱਚ ਇੱਕ ਵਾਰ ਵਿੱਚ, ਦੋ ਤੋਂ ਵੱਧ ਖਿਡਾਰੀਆਂ ਦੀ ਇਜਾਜ਼ਤ ਨਹੀਂ ਹੋਵੇਗੀ, ਨੈੱਟ ਦੇ ਹਰੇਕ ਪਾਸੇ ਇੱਕ-ਇੱਕ ਖਿਡਾਰੀ ਹੋਵੇਗਾ। ਖਿਡਾਰੀਆਂ ਨੂੰ ਹਮੇਸ਼ਾ ਦੂਜਿਆਂ ਤੋਂ ਦੋ ਮੀਟਰ (ਛੇ ਫੁੱਟ) ਦੂਰ ਰਹਿਣਾ ਹੋਵੇਗਾ। ਜੇ ਖਿਡਾਰੀ ਸਰੀਰਕ ਦੂਰੀ ਦੀ ਪਾਲਣਾ ਨਹੀਂ ਕਰਨਗੇ, ਉਹਨਾਂ ਨੂੰ ਉੱਥੋਂ ਜਾਣ ਲਈ ਕਿਹਾ ਜਾਵੇਗਾ।

ਹਰ ਕਿਸੇ ਦੀ ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹੇਠਾਂ ਦਿੱਤੇ ਨਿਯਮ ਲਾਗੂ ਕੀਤੇ ਗਏ ਹਨ:

- ਕੋਰਟਾਂ ਵਿੱਚ ਜੇ ਪਹਿਲਾਂ ਆਵੇਗਾ, ਉਸਨੂੰ ਪਹਿਲਾਂ ਮੌਕਾ ਦਿੱਤਾ ਜਾਵੇਗਾ। ਜੇਕਰ ਦੂਜੇ ਖਿਡਾਰੀ ਉਡੀਕ ਕਰ ਰਹੇ ਹੋਣ ਤਾਂ ਉਹਨਾਂ ਨੂੰ 60 ਮਿੰਟਾਂ ਤੋਂ ਬਾਅਦ ਖੇਡਣਾ ਬੰਦ ਕਰਨਾ ਹੋਵੇਗਾ
- ਰੈਕੇਟ ਜਾਂ ਹੋਰ ਉਪਕਰਨ ਦੂਜਿਆਂ ਨਾਲ ਸਾਂਝੇ ਨਾ ਕਰੋ
- ਗੋਦਾਂ ਉੱਤੇ ਸਾਫ਼ ਸ਼ਬਦਾਂ ਵਿੱਚ ਖਿਡਾਰੀ ਦਾ ਨਾਮ ਲਿਖਿਆ ਹੋਣਾ ਚਾਹੀਦਾ ਹੈ, ਤਾਂ ਜੋ ਦੂਜੇ ਗਲਤੀ ਨਾਲ ਉਹਨਾਂ ਨੂੰ ਨਾ ਚੁੱਕਣ
- ਇਸ ਸਮੇਂ ਆਉਟਡੋਰ ਵਾਸ਼ਰੂਮ ਉਪਲਬਧ ਨਹੀਂ ਹਨ (ਜਿੱਥੇ ਸਹੂਲਤਾਂ ਮੌਜੂਦ ਹਨ)
- ਦਰਸ਼ਕਾਂ ਦੇ ਆਉਣ ਦੀ ਇਜਾਜ਼ਤ ਨਹੀਂ ਹੈ

ਟੈਨਿਸ ਜਾਂ ਪਿੱਕਲਬਾਲ ਕੋਰਟ ਲੱਭਣ ਲਈ, www.brampton.ca/parks ਤੇ ਜਾਓ। ਕਿਸੇ ਸਮੱਸਿਆ ਦੀ ਰਿਪੋਰਟ ਕਰਨ ਲਈ, 311 ਤੇ ਫੋਨ ਕਰੋ।

ਪੀਲ ਵਿਲੇਜ ਗੋਲਫ ਕੋਰਸ

ਸਿਟੀ ਆਫ ਬ੍ਰੈਮਪਟਨ, ਸ਼ੁੱਕਰਵਾਰ 22 ਮਈ ਨੂੰ, 29A ਹਾਰਟਫੋਰਡ ਟ੍ਰੇਲ (29A Hartford Trail) ਵਿਖੇ ਸਥਿਤ, ਪੀਲ ਵਿਲੇਜ ਗੋਲਫ ਕੋਰਸ ਨੂੰ ਦੁਬਾਰਾ ਖੋਲ੍ਹੇਗੀ। ਜੇਕਰ ਮੌਸਮ ਠੀਕ ਰਹੇ ਤਾਂ ਕੋਰਸ ਰੋਜ਼ਾਨਾ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹੇਗਾ। ਬਜ਼ੁਰਗਾਂ ਲਈ ਸਮਾਂ ਸਵੇਰੇ 7 ਵਜੇ ਤੋਂ 11 ਵਜੇ ਤੱਕ ਹੈ।

ਸਰੀਰਕ ਦੂਰੀ ਜਿਹੇ ਉਪਾਵਾਂ ਦੀ ਪਾਲਣਾ ਕਰਦੇ ਹੋਏ, ਖਿਡਾਰੀਆਂ ਨੂੰ ਹਮੇਸ਼ਾ ਦੂਜਿਆਂ ਤੋਂ ਦੋ ਮੀਟਰ (ਛੇ ਫੁੱਟ) ਦੂਰ ਰਹਿਣਾ ਹੋਵੇਗਾ। ਜੇ ਖਿਡਾਰੀ ਸਰੀਰਕ ਦੂਰੀ ਦੀ ਪਾਲਣਾ ਨਹੀਂ ਕਰਨਗੇ, ਉਹਨਾਂ ਨੂੰ ਉੱਥੋਂ ਜਾਣ ਲਈ ਕਿਹਾ ਜਾਵੇਗਾ।

ਗੋਲਫ ਕੋਰਸ ਵਿਖੇ ਹਰ ਕਿਸੇ ਦੀ ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਸਿਟੀ ਵਾਧੂ ਸਾਵਧਾਨੀਆਂ ਵਰਤ ਰਹੀ ਹੈ, ਜਿਹਨਾਂ ਵਿੱਚ ਸ਼ਾਮਲ ਹਨ:

- ਪੂਰੇ ਕੋਰਸ ਵਿੱਚ ਹੈਂਡਵਾਸ਼ਿੰਗ ਸਟੇਸ਼ਨ ਅਤੇ ਹੈਂਡ ਸੈਨੀਟਾਈਜ਼ਰ ਪ੍ਰਦਾਨ ਕਰਨਾ
- ਪਾਰਕਿੰਗ ਲੈਟ ਅਤੇ ਕਲੱਬਹਾਊਸ ਵਿੱਚ ਸੁਰੱਖਿਅਤ ਰੂਪ ਨਾਲ ਆਉਣ-ਜਾਣ ਨੂੰ ਯਕੀਨੀ ਬਣਾਉਣ ਲਈ, ਗੋਲਫ ਖਿਡਾਰੀਆਂ ਵਾਸਤੇ ਛਪੇ ਹੋਏ ਸਟੀਕਰ ਅਤੇ ਦਿਸ਼ਾ ਸਬੰਧੀ ਸਾਈਨ ਬੋਰਡ ਲਗਾਉਣਾ
- ਹਰ ਟੀ ਟਾਈਮ ਵਾਸਤੇ ਦੋ ਖਿਡਾਰੀ ਅਤੇ ਹਰ ਗੋਲਫ ਕਾਰਟ ਲਈ ਇੱਕ ਖਿਡਾਰੀ ਤੱਕ ਦੀ ਸੀਮਾ
- ਟੀ ਐਂਡ ਸਮੇਂ ਵਿਚਕਾਰ ਅੰਤਰਾਲਾਂ ਨੂੰ ਵਧਾ ਕੇ 20 ਮਿੰਟ ਤੱਕ ਕਰਨਾ
- ਸਹੂਲਤਾਂ ਦੀ ਵੱਧ ਵਾਰ ਸਫਾਈ ਲਾਗੂ ਕਰਨਾ, ਗੋਲਫ ਕਾਰਟਾਂ ਅਤੇ ਬਾਥਰੂਮਸ ਲਈ ਰੋਗਾਣੂ ਮੁਕਤ ਕਰਨ ਦੇ ਪ੍ਰੋਗਰਾਮ ਸਮੇਤ
- “ਬਿਨਾਂ ਛੂਹੇ ਖੇਡਣ” ਨੂੰ ਯਕੀਨੀ ਬਣਾਉਣ ਲਈ ਬੰਕਰ ਰੇਕਸ ਨੂੰ ਹਟਾਉਣਾ ਅਤੇ ਗੋਲਫ ਕਪਸ ਨੂੰ ਉੱਪਰ ਉਠਾਉਣਾ
- ਸਿਟੀ ਦੇ ਸਰੀਰਕ ਦੂਰੀ ਜਿਹੇ ਯਤਨਾਂ ਦੀ ਉਲੰਘਣਾ ਨੂੰ ਰੋਕਣ ਲਈ ਕੋਰਸ ਵਿਖੇ ਵਾਧੂ ਸੁਰੱਖਿਆ ਉਪਾਅ ਕਰਨਾ

ਇਸ ਸਮੇਂ, ਗੋਲਫ ਕੋਰਸ ਵਿਖੇ ਗਰੁੱਪ ਰਿਜ਼ਰਵੇਸ਼ਨਸ ਨਹੀਂ ਕੀਤੇ ਜਾਣਗੇ, ਟੂਰਨਾਮੈਂਟ ਆਯੋਜਿਤ ਨਹੀਂ ਹੋਣਗੇ ਜਾਂ ਸਿਖਲਾਈ ਵਾਲੇ ਪ੍ਰੋਗਰਾਮ ਪੇਸ਼ ਨਹੀਂ ਕੀਤੇ ਜਾਣਗੇ।

ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ 905.874.2995 ਤੇ ਫੋਨ ਕਰਕੇ ਪਹਿਲਾਂ ਹੀ ਟੀ ਟਾਈਮਸ ਬੁੱਕ ਕਰ ਲੈਣ। ਭੁਗਤਾਨ ਉੱਥੇ ਪਹੁੰਚਣ ਤੇ, ਉੱਥੇ ਹੀ ਕੀਤਾ ਜਾ ਸਕਦਾ ਹੈ। ਫੋਨ ਲਾਈਨਾਂ, ਮੰਗਲਵਾਰ, 19 ਮਈ ਤੋਂ ਦੁਪਹਿਰ ਬਾਅਦ 1 ਵਜੇ ਖੁੱਲ੍ਹ ਰਹੀਆਂ ਹਨ। ਬਿਨਾਂ ਬੁਕਿੰਗ ਦੇ ਸੇਵਾ ਪ੍ਰਦਾਨ ਨਹੀਂ ਕੀਤੀ ਜਾਵੇਗੀ। ਖਿਡਾਰੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਤੈਅ ਕੀਤੇ ਟੀ ਟਾਈਮ ਤੋਂ ਵੱਧ ਤੋਂ ਵੱਧ 15 ਮਿੰਟ ਪਹਿਲਾਂ ਹੀ ਪਹੁੰਚਣ ਅਤੇ ਸਿੱਧੇ ਕਲੱਬਹਾਊਸ ਦੇ ਰਿਸੈਪਸ਼ਨ ਵਾਲੇ ਖੇਤਰ ਵਿੱਚ ਜਾਣ। ਪਾਬੰਦੀਆਂ ਲਾਗੂ ਹਨ, ਇਸਲਈ ਘਟਿਆ ਹੋਇਆ ਰੇਟ ਉਪਲਬਧ ਹੋਵੇਗਾ। ਗੋਲਫ ਕੋਰਸ ਵਿਖੇ ਡ੍ਰੈਸ ਕੋਡ ਲਾਗੂ ਹੈ।

ਕਲੱਬਹਾਊਸ ਅਤੇ ਰਿਟੇਲ ਆਊਟਲੈਟ ਬੰਦ ਰਹਿਣਗੇ। ਪੁਲ ਕਾਰਟ ਅਤੇ ਕਲੱਬ ਦੇ ਹੋਰ ਉਪਕਰਨ, ਕਿਰਾਏ ਤੇ ਲੈਣਾ, ਅਗਲੇ ਨੋਟਿਸ ਤੱਕ ਅਸਥਾਈ ਰੂਪ ਨਾਲ ਸਥਗਿਤ ਰਹੇਗਾ। ਖਿਡਾਰੀਆਂ ਵਾਸਤੇ ਖੇਡਣ ਤੋਂ ਪਹਿਲਾਂ ਅਤੇ ਖੇਡਣ ਤੋਂ ਬਾਅਦ, ਆਊਟਡੋਰ ਵਾਸ਼ਰੂਮ ਉਪਲਬਧ ਹਨ। ਇਸ ਸਮੇਂ ਭੋਜਨ ਅਤੇ ਪੀਣ ਵਾਲੇ ਪਦਾਰਥ ਖਰੀਦਣ ਲਈ ਉਪਲਬਧ ਨਹੀਂ ਹਨ। ਖਿਡਾਰੀ ਆਪਣਾ ਖੁਦ ਦਾ ਪਾਣੀ ਅਤੇ ਬਿਨਾ ਅਲਕੋਹਲ ਵਾਲੇ ਪੀਣ ਵਾਲੇ ਪਦਾਰਥ ਆਪਣੇ ਨਾਲ ਲਿਆ ਸਕਦੇ ਹਨ।

ਪੀਲ ਵਿਲੇਜ ਗੋਲਫ ਕੋਰਸ, ਸਿਟੀ ਆਫ ਬ੍ਰੈਂਪਟਨ ਦੀ ਮਾਲਕੀ ਵਾਲਾ ਅਤੇ ਸਿਟੀ ਵੱਲੋਂ ਸੰਚਾਲਿਤ, ਨੌ-ਸੁਰਾਖਾਂ ਵਾਲਾ ਪਬਲਿਕ ਗੋਲਫ ਕੋਰਸ ਹੈ। COVID-19 ਸਬੰਧੀ ਉਪਾਵਾਂ ਅਤੇ ਸਾਵਧਾਨੀਆਂ ਦੇ ਪੂਰੇ ਵੇਰਵਿਆਂ ਸਮੇਤ, ਖੇਡਣ ਦੀ ਬੁਕਿੰਗ ਕਰਾਉਣ ਦੀ ਪੂਰੀ ਗਾਈਡ www.brampton.ca/peelvillagegolf ਤੇ ਔਨਲਾਈਨ ਉਪਲਬਧ ਹੈ।

ਸਿਟੀ ਨੂੰ ਦੁਬਾਰਾ ਖੋਲ੍ਹਣ ਅਤੇ ਬਹਾਲੀ ਦੀਆਂ ਹੋਰ ਯੋਜਨਾਵਾਂ ਬਾਰੇ, ਸਿਟੀ ਭਾਈਚਾਰੇ ਤੋਂ ਸੁਝਾਅ ਮੰਗ ਰਹੀ ਹੈ

ਮੇਅਰ ਦੇ ਰੀਓਪਨਿੰਗ ਐਂਡ ਰਿਕਵਰੀ ਵਰਕਿੰਗ ਗਰੁੱਪ (Reopening and Recovery Working Group) ਨੇ ਇਹ ਯਕੀਨੀ ਬਣਾਉਣ ਲਈ ਭਾਈਚਾਰੇ ਨੂੰ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਸਿਟੀ ਨੂੰ ਦੁਬਾਰਾ ਖੋਲ੍ਹਣ ਦੀ ਯੋਜਨਾ, ਜਨਤਾ ਅਤੇ ਸਟਾਫ਼ ਦੀਆਂ ਸੇਵਾ ਅਤੇ ਸੁਰੱਖਿਆ ਸਬੰਧੀ ਲੋੜਾਂ ਨੂੰ ਪੂਰਾ ਕਰਦੀ ਹੈ। ਇਸ ਵਿੱਚ, ਖਾਸ ਵਰਤੋਂਕਾਰ ਸਮੂਹਾਂ, ਕਾਰੋਬਾਰੀਆਂ ਅਤੇ ਭਾਈਚਾਰਕ ਸਮੂਹਾਂ ਦੇ ਨਾਲ ਕਈ ਤਰ੍ਹਾਂ ਦੇ ਮਸ਼ਵਰੇ ਸ਼ਾਮਲ ਹਨ। ਇਸ ਹਫ਼ਤੇ, ਸਿਟੀ ਨੇ ਸਪੋਰਟਸ ਸਮੂਹਾਂ ਨਾਲ ਮੀਟਿੰਗ ਆਯੋਜਿਤ ਕੀਤੀ ਅਤੇ ਅਗਲੇ ਹਫ਼ਤੇ ਬਜ਼ੁਰਗ ਸਮੂਹਾਂ ਨਾਲ ਮਸ਼ਵਰਾ ਕੀਤਾ ਜਾਵੇਗਾ। ਬ੍ਰੈਂਪਟਨ ਦੇ ਭਾਈਚਾਰੇ ਨੂੰ ਵੀ, ਇੱਕ ਸਰਵੇਖਣ, ਜੋ [ਇੱਥੇ ਔਨਲਾਈਨ ਉਪਲਬਧ ਹੈ \(available online here\)](#) ਵਿੱਚ ਹਿੱਸਾ ਲੈ ਕੇ ਜਾਂ covid19reopencity@brampton.ca ਤੇ ਈਮੇਲ ਰਾਹੀਂ ਜੁੜ ਕੇ, ਆਪਣੇ ਸੁਝਾਅ ਦੇਣ ਲਈ ਸੱਦਾ ਦਿੱਤਾ ਜਾਂਦਾ ਹੈ।

ਸਿਟੀ ਵੱਲੋਂ COVID-19 ਨੂੰ ਫੈਲਣ ਤੋਂ ਰੋਕਣ ਲਈ ਕੀਤੇ ਜਾਣ ਵਾਲੇ ਯਤਨਾਂ ਬਾਰੇ ਹੋਰ ਜਾਣਕਾਰੀ ਲਈ, www.brampton.ca/COVID19 ਤੇ ਜਾਓ।

ਹਵਾਲੇ

“ਕਿਉਂਕਿ ਸਿਟੀ ਆਫ ਬ੍ਰੈਂਪਟਨ, ਸਾਡੀ ਸਿਟੀ ਦੇ ਗੋਲਡ ਕੋਰਸ ਸਮੇਤ ਵਾਧੂ ਸੇਵਾਵਾਂ ਉਪਲਬਧ ਕਰਵਾ ਰਹੀ ਹੈ, ਅਸੀਂ ਅਜਿਹਾ ਬੇਹੱਦ ਸਾਵਧਾਨੀ ਨਾਲ ਕਰ ਰਹੇ ਹਾਂ, ਜਿਸ ਵਿੱਚ ਵਰਤੋਂਕਾਰਾਂ ਦੀ ਸੁਰੱਖਿਆ ਨੂੰ ਸਭ ਤੋਂ ਪਹਿਲਾਂ ਤਰਜੀਹ ਦਿੱਤੀ ਜਾ ਰਹੀ ਹੈ। ਸਿਹਤਮੰਦ ਅਤੇ ਸੁਰੱਖਿਅਤ ਸਿਟੀ ਹੋਣ ਦੇ ਤੌਰ ਤੇ, ਅਸੀਂ ਨਿਵਾਸੀਆਂ ਨੂੰ ਕਿਰਿਆਸ਼ੀਲ ਜੀਵਨਸ਼ੈਲੀ ਕਾਇਮ ਰੱਖਦੇ ਹੋਏ ਦੇਖਣ ਲਈ ਉਤਸ਼ਾਹਿਤ ਹਾਂ। ਅਸੀਂ ਇਹਨਾਂ ਸੇਵਾਵਾਂ ਨੂੰ ਸੁਰੱਖਿਅਤ ਰੂਪ ਨਾਲ ਦੁਬਾਰਾ ਖੋਲ੍ਹਣ ਲਈ ਸਾਰੇ ਜ਼ਰੂਰੀ ਕਦਮ ਚੁੱਕ ਰਹੇ ਹਾਂ, ਜਿਹਨਾਂ ਸੇਵਾਵਾਂ ਤੇ ਨਿਵਾਸੀ ਨਿਰਭਰ ਹਨ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਇਸ ਹਫ਼ਤੇ ਸਿਟੀ ਦੇ ਰੀਓਪਨਿੰਗ ਐਂਡ ਰਿਕਵਰੀ ਵਰਕਿੰਗ ਗਰੁੱਪ ਨੇ ਸਿੱਧੇ ਸਿਟੀ ਦੇ ਸਪੋਰਟਸ ਸਮੂਹਾਂ ਦੀ ਰਾਇ ਲਈ। ਸਿਟੀ ਦੀਆਂ ਕੋਰਟਾਂ ਅਤੇ ਗੋਲਡ ਕੋਰਸ ਨੂੰ ਸੁਰੱਖਿਅਤ ਰੂਪ ਨਾਲ ਦੁਬਾਰਾ ਖੋਲ੍ਹਣ ਦੇ ਸੁਝਾਵਾਂ ਤੇ ਕੰਮ ਕਰਦੇ ਹੋਏ ਸਾਨੂੰ ਖੁਸ਼ੀ ਹੋ ਰਹੀ ਹੈ। ਇਸ ਮੁਸ਼ਕਲ ਸਮੇਂ ਵਿੱਚ ਅਸੀਂ ਸਾਰੇ ਇਕੱਠੇ ਹਾਂ ਅਤੇ ਅਸੀਂ ਸਿਟੀ ਦੀਆਂ ਸੇਵਾਵਾਂ ਨੂੰ ਦੁਬਾਰਾ ਸ਼ੁਰੂ ਕਰਨ ਅਤੇ ਸਾਡੀ ਸਿਟੀ ਨੂੰ ਦੁਬਾਰਾ ਖੋਲ੍ਹਣ ਵਿੱਚ, ਲਗਾਤਾਰ ਪਬਲਿਕ ਹੈਲਥ ਦੀ ਸਲਾਹ ਦੀ ਪਾਲਣਾ ਕਰਾਂਗੇ।”

- ਮਾਰਟਿਨ ਮੇਡੇਇਰੋਸ (Martin Medeiros), ਰੀਜਨਲ ਕਾਉਂਸਲਰ ਵਾਰਡਸ 3 ਅਤੇ 4; ਲੀਡ, ਰੀਓਪਨਿੰਗ ਐਂਡ ਰਿਕਵਰੀ ਵਰਕਿੰਗ ਗਰੁੱਪ

“ਸਿਟੀ ਦੀਆਂ ਸੇਵਾਵਾਂ ਅਤੇ ਫੈਸਿਲਿਟੀਜ਼ ਦੀ ਸੁਰੱਖਿਆ, ਸਿਟੀ ਆਫ ਬ੍ਰੈਂਪਟਨ ਅਤੇ ਸਾਡੇ ਸਟਾਫ਼ ਦੀ ਮੁੱਖ ਤਰਜੀਹ ਹੈ। ਅਸੀਂ ਇਹ ਯਕੀਨੀ ਬਣਾਉਣ ਲਈ, ਲਗਾਤਾਰ ਸਾਰੇ ਜ਼ਰੂਰੀ ਕਦਮ ਚੁੱਕਾਂਗੇ ਕਿ ਅਸੀਂ ਸਿਟੀ ਦੀਆਂ ਸੇਵਾਵਾਂ ਨੂੰ ਜਨਤਾ ਲਈ, ਜ਼ਿੰਮੇਵਾਰ ਅਤੇ ਸੁਰੱਖਿਅਤ ਤਰੀਕੇ ਨਾਲ ਦੁਬਾਰਾ ਖੋਲ੍ਹ ਰਹੇ ਹਾਂ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੇ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੱਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca